

ਦਫਤਰ: ਪ੍ਰਿੰਸੀਪਲ ਸਰਕਾਰੀ ਕਾਲਜ ਡੇਰਾ ਬੱਸੀ(ਐਸ.ਏ.ਐਸ.ਨਗਰ)

ਜ਼ਰੂਰੀ ਹਦਾਇਤਾਂ:-

1. ਇਸ ਕਾਲਜ ਵਿਚ ਸਮੈਸਟਰ 3 ਅਤੇ ਸਮੈਸਟਰ 5 ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਪਣੀ ਦਾਖਲਾ ਫੀਸ ਮਿਤੀ 21-08-2020 ਤੱਕ ਆਨ ਲਾਇਨ ਜਮਾਂ ਕਰਵਾ ਦੇਣ।
2. ਜੇ ਕਿਸੇ ਵਿਦਿਆਰਥੀ ਦੀ login id ਲੋਕ ਹੋ ਗਈ ਹੈ ਅਤੇ ਉਹ ਆਪਣੇ ਦਸਤਾਵੇਜ਼ ਅਪਲੋਡ ਨਹੀਂ ਕਰ ਪਾ ਰਹੇ ਤਾਂ ਉਹ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰਕੇ login id ਖੁਲਵਾ ਕੇ ਆਪਣੇ ਦਸਤਾਵੇਜ਼ ਅਪਲੋਡ ਕਰ ਦੇਣ।

ਐੱਸ.ਸੀ ਵਿਦਿਆਰਥੀਆਂ ਲਈ ਵਿਸ਼ੇਸ਼ ਸੂਚਨਾ

1. ਸਮੈਸਟਰ 3 ਅਤੇ 5 ਵਿਚ ਦਾਖਲਾ ਲੈਣ ਵਾਲੇ ਜੋ ਐੱਸ.ਸੀ. ਵਿਦਿਆਰਥੀ ਆਪਣਾ ਇੰਨਕਮ ਸਾਰਟੀਫਿਕੇਟ ਸੈਸ਼ਨ 2020-21 ਦਾ ਬਣਨ ਲਈ ਤਹਿਸੀਲ ਜਾਂ ਸੁਵਿਧਾ ਸੈਂਟਰ ਆਪਣੇ ਦਸਤਾਵੇਜ਼ ਜਮਾਂ ਕਰਵਾ ਚੁੱਕੇ ਹਨ ਉਸ ਦੀ ਰਸੀਦ ਕਾਲਜ ਦੀ ਸਾਇਟ ਤੇ ਹਰ ਹਾਲਤ ਵਿਚ ਮਿਤੀ 20-08-2020 ਤੱਕ ਅਪਲੋਡ/ਜਮਾਂ ਕਰਵਾ ਦੇਣ ।
2. ਸਮੈਸਟਰ 3 ਅਤੇ 5 ਵਿਚ ਦਾਖਲਾ ਲੈਣ ਵਾਲਾ ਐੱਸ.ਸੀ. ਵਿਦਿਆਰਥੀ ਜੋ ਸਕਾਲਰਸ਼ਿਪ ਲੈਣਾ ਚਾਹੁੰਦਾ ਹੈ ਅਤੇ ਉਸ ਦਾ ਇੰਨਕਮ ਸਾਰਟੀਫਿਕੇਟ ਜਾਂ ਹੋਰ ਦਸਤਾਵੇਜ਼ ਹਾਲੇ ਪੂਰੇ ਨਹੀਂ ਹਨ ਤਾਂ ਉਹ ਪੂਰੀ ਫੀਸ ਜਮਾਂ ਨਾ ਕਰਵਾ ਕੇ ਹੇਠਾਂ ਲਗਾਏ ਯੂਨੀਵਰਸਿਟੀ ਦੇ ਦਾਖਲਾ ਸ਼ਡਿਊਲ ਅਨੁਸਾਰ ਲੇਟ ਫੀਸ ਨਾਲ ਆਪਣੇ ਦਸਤਾਵੇਜ਼ ਜਾਂ ਇੰਨਕਮ ਸਾਰਟੀਫਿਕੇਟ ਜਮਾਂ ਕਰਵਾ ਸਕਦਾ ਹੈ।
3. ਸਮੈਸਟਰ 3 ਅਤੇ 5 ਵਿੱਚ ਦਾਖਲਾ ਲੈਣ ਵਾਲੇ ਐੱਸ.ਸੀ ਵਿਦਿਆਰਥੀ ਕਿਸੇ ਕਾਰਨ ਆਪਣੇ ਦਸਤਾਵੇਜ਼ ਨਹੀਂ ਬਣਵਾ ਪਾ ਰਹੇ ਅਤੇ ਉਹ ਸਕਾਲਰਸ਼ਿਪ ਦਾ ਲਾਭ ਨਹੀਂ ਲੈਣਾ ਚਾਹ ਰਹੇ ਤਾਂ ਉਹ ਆਪਣੀ ਪੂਰੀ ਫੀਸ ਜਮਾ ਕਰਵਾ ਕੇ ਮਿਤੀ 21-08-2020 ਤੱਕ ਦਾਖਲਾ ਲੈ ਸਕਦੇ ਹਨ ।
4. ਬਾਅਦ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਅੰਬੇਦਕਰ ਪੋਰਟਲ ਤੇ ਅਪਲਾਈ ਨਾ ਕਰਨ ਦੀ ਹਾਲਤ ਵਿਚ ਵਿਦਿਆਰਥੀ ਤੋਂ ਪੂਰੀ ਫੀਸ ਲਈ ਜਾਵੇਗੀ। ਅੰਬੇਦਕਰ ਪੋਰਟਲ ਉੱਤੇ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਜ਼ਿੰਮੇਵਾਰੀ ਵਿਦਿਆਰਥੀ ਦੀ ਆਪਣੀ ਹੋਵੇਗੀ।

ਐੱਸ.ਸੀ ਵਿਦਿਆਰਥੀਆਂ ਲਈ

- | | |
|-----------------------------|---------------------------|
| 1) ਬੀ ਏ ਸਮੈਸਟਰ 1 | ਦਵਿੰਦਰ ਕੌਰ - 94657 78991 |
| 2) ਬੀ ਏ ਸਮੈਸਟਰ 3 | ਸਵਿਤਾ ਗੁਪਤਾ - 99151 70067 |
| 3) ਬੀ ਏ ਸਮੈਸਟਰ 5 | ਗੁਰਮੀਤ ਸਿੰਘ - 84270 11398 |
| 4) ਬੀ ਐੱਸ ਸੀ ਸਾਰੀਆਂ ਕਲਾਸਾਂ | ਸੁਸ਼ਮਾ - 72067 10514 |
| 5) ਬੀ ਕਾਮ ਸਾਰੀਆਂ ਕਲਾਸਾਂ | ਕੰਨੂ ਗਰਗ - 98882 10999 |
| 6) ਬੀ ਕਾਮ ਆਨਰਜ਼ ਅਤੇ ਬੀ ਸੀ ਏ | ਨੈਨਸੀ - 86995 01918 |

ਜਨਰਲ ਵਿਦਿਆਰਥੀਆਂ ਲਈ ਸਾਰੀਆਂ ਕਲਾਸਾਂ

- 1) ਅਵਤਾਰ ਸਿੰਘ - 94654 11721
- 2) ਸੁਨੀਲ ਕੁਮਾਰ - 86995 01918

ਦਾਖਲਾ ਸ਼ਡਿਊਲ

ਪੰਜਾਬੀ ਯੂਨੀਵਰਸਿਟੀ, ਪਟਿਆਲਾ
(1961 ਦੇ ਪੰਜਾਬ ਐਕਟ ਨੰਬਰ 35 ਤਹਿਤ ਸਥਾਪਿਤ)
(ਕਾਲਜ ਸੈਕਸ਼ਨ)

ਨੰ. 1776 ਸ.1/ਕਾਲਜ
ਮਿਤੀ 17.8.2020

ਯੂਨੀਵਰਸਿਟੀ ਨਾਲ ਸਬੰਧਤ ਸਮੂਹ ਕਾਲਜਾਂ /ਕਾਂਸਟੀਚਿਊਟ ਕਾਲਜਾਂ ਅਤੇ ਦੇ ਪ੍ਰਿੰਸੀਪਲ/ਪ੍ਰਧਾਨ/ਚੇਅਰਮੈਨ/ਡਾਇਰੈਕਟਰ ਸਾਹਿਬਾਨ ਨੂੰ

(ਮਿਨ੍ਹਾਂ ਕੋਰਸਾਂ ਦੇ ਦਾਖਲੇ ਪੰਜਾਬ ਸਰਕਾਰ/ਸੈਟਰਲ ਏਜੰਸੀਆਂ ਵੱਲੋਂ ਕੀਤੇ ਜਾਂਦੇ ਹਨ, ਉਹਨਾਂ ਕੋਰਸਾਂ ਨੂੰ ਛੱਡ ਕੇ)

ਵਿਸ਼ਾ: ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਅਕਾਦਮਿਕ ਸੈਸ਼ਨ 2020-21 ਦੌਰਾਨ ਵੱਖ-ਵੱਖ ਅੰਡਰ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪ੍ਰੋਜੈਕਟ/ਚਲਦੇ ਕੋਰਸਾਂ ਅਤੇ ਪੋਸਟ ਗ੍ਰੈਜੂਏਟ ਦੇ ਚਲਦੇ ਕੋਰਸਾਂ ਦੀਆਂ ਲੋਟ ਦਾਖਲਾ ਫੀਸ ਨਾਲ ਦਾਖਲੇ ਦੀਆਂ ਮਿਤੀਆਂ ਸਬੰਧੀ।


ਸ਼੍ਰੀਮਾਨ/ਸ਼੍ਰੀਮਤੀ ਜੀ,

ਆਪ ਜੀ ਨੂੰ ਦਾਖਲਾ ਮਿਤੀਆਂ ਸਬੰਧੀ ਪਹਿਲਾਂ ਜਾਰੀ ਦਾਖਲਾ ਸ਼ਡਿਊਲ ਦੇ ਸਰਕੂਲਰ ਨੰ: 1620/ਕਾਲਜਾਂ/ਸ-1 ਮਿਤੀ 25.7.2020 ਅਤੇ ਸਰਕੂਲਰ ਨੰ: 1703 ਸ.1/ਕਾਲਜ ਮਿਤੀ 5.8.2020 ਦੀ ਲਗਾਤਾਰਤਾ ਵਿੱਚ ਮਾਨਯੋਗ ਵਾਈਸ-ਚਾਂਸਲਰ ਸਾਹਿਬ ਵੱਲੋਂ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿੱਚ ਹੋਏ ਆਦੇਸ਼ਾਂ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਖੇ ਅਕਾਦਮਿਕ ਸੈਸ਼ਨ 2020-21 ਦੌਰਾਨ ਵੱਖ-ਵੱਖ ਅੰਡਰ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪ੍ਰੋਜੈਕਟ/ਚਲਦੇ ਕੋਰਸਾਂ ਅਤੇ ਪੋਸਟ ਗ੍ਰੈਜੂਏਟ ਦੇ ਚਲਦੇ ਕੋਰਸਾਂ ਦੀਆਂ ਲੋਟ ਦਾਖਲਾ ਫੀਸ ਨਾਲ ਦਾਖਲੇ ਦੀਆਂ ਮਿਤੀਆਂ ਸਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ : ਅੰਡਰ-ਗ੍ਰੈਜੂਏਟ ਕੋਰਸਾਂ ਦੇ ਐਂਟਰੀ ਪ੍ਰੋਜੈਕਟ ਦੇ ਲੋਟ ਫੀਸ ਨਾਲ ਦਾਖਲਿਆਂ ਦੀਆਂ ਮਿਤੀਆਂ :

1.	500/- ਰੁ: ਲੋਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ	26.8.2020 ਤੋਂ 31.8.2020 ਤੱਕ
2.	1000/- ਰੁ: ਲੋਟ ਫੀਸ ਅਤੇ ਡੀਨ, ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ	01.9.2020 ਤੋਂ 05.9.2020 ਤੱਕ
3.	1500/- ਰੁ: ਲੋਟ ਫੀਸ ਅਤੇ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ	07.9.2020 ਤੋਂ 11.9.2020 ਤੱਕ
4.	2000/- ਰੁ: ਲੋਟ ਫੀਸ ਅਤੇ ਅਕਾਦਮਿਕ ਕੌਂਸਲ ਦੀ ਪ੍ਰਵਾਨਗੀ ਦੀ ਆਸ ਵਿੱਚ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ	12.9.2020 ਤੋਂ 17.9.2020 ਤੱਕ

ਜਿਹੜੇ ਵਿਦਿਆਰਥੀ ਅਕਾਦਮਿਕ ਸੈਸ਼ਨ 2019-20 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੋਈ ਵੀ ਕਲਾਸ ਜੋ ਕਿ ਸਲਾਨਾ/ਸਮੇਸਟਰ ਪ੍ਰਣਾਲੀ ਅਧੀਨ ਆਉਂਦੀ ਹੈ, ਵਿੱਚੋਂ ਕੋਵਿਡ-19 ਦੇ ਹਾਲਾਤ ਦੇ ਮੱਦੇਨਜ਼ਰ ਪ੍ਰਮੋਟ ਹੋਣ ਉਪਰੰਤ ਅਗਲੀ ਕਲਾਸ/ਕੋਰਸ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ (ਭਾਵ ਅੰਡਰ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੇ ਚਲਦੇ ਕੋਰਸਾਂ ਦੇ ਵਿਦਿਆਰਥੀਆਂ) ਲਈ ਸੈਸ਼ਨ 2020-21 ਦੇ ਦਾਖਲਿਆਂ ਦਾ ਸ਼ਡਿਊਲ:-

1.	ਅੰਡਰ-ਗ੍ਰੈਜੂਏਟ ਕਲਾਸਾਂ ਦੇ ਚਲਦੇ ਕੋਰਸ ਦੀ ਬਿਨਾਂ ਲੋਟ ਫੀਸ ਦਾਖਲਾ ਮਿਤੀ	ਮਿਤੀ 21.8.2020
	ਪੋਸਟ-ਗ੍ਰੈਜੂਏਟ ਕਲਾਸਾਂ ਦੇ ਚਲਦੇ ਕੋਰਸ ਦੀ ਬਿਨਾਂ ਲੋਟ ਫੀਸ ਦਾਖਲਾ ਮਿਤੀ	ਮਿਤੀ 25.8.2020
2.	500/- ਰੁਪਏ ਲੋਟ ਫੀਸ ਅਤੇ ਕਾਲਜ ਦੇ ਪ੍ਰਿੰਸੀਪਲ ਦੀ ਪ੍ਰਵਾਨਗੀ ਨਾਲ	(ii) ਉਪਰੋਕਤ (i) ਤੋਂ ਅਗਲੇ 5 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ
3.	1000/- ਰੁਪਏ ਲੋਟ ਫੀਸ ਅਤੇ ਡੀਨ, ਕਾਲਜ ਵਿਕਾਸ ਕੌਂਸਲ ਦੀ ਪ੍ਰਵਾਨਗੀ ਨਾਲ	(iii) ਉਪਰੋਕਤ (ii) ਤੋਂ ਅਗਲੇ 5 ਕੰਮ-ਕਾਜੀ ਦਿਨਾਂ ਦੇ ਅੰਦਰ-ਅੰਦਰ
4.	2000/- ਰੁਪਏ ਲੋਟ ਫੀਸ ਅਤੇ ਵਾਈਸ-ਚਾਂਸਲਰ ਸਾਹਿਬ ਦੀ ਪ੍ਰਵਾਨਗੀ ਨਾਲ	ਮਿਤੀ 17.9.2020


 ਡੀਨ, 13.8.2020
 ਕਾਲਜ ਵਿਕਾਸ ਕੌਂਸਲ